

 Print Page

Sri Guru Granth Sahib

Displaying 387 of

ਰਾਮ ਰਾਮਾ ਰਾਮਾ ਗੁਨ ਗਾਵਉ ॥

Raam Raamaa Raamaa Gun Gaavo ||

I sing the Praises of the Lord, Raam, Raam, Raam.

ਆਸਾ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧

Raag Asa Guru Arjan Dev

ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥

Santh Prathaap Saadhh Kai Sangae Har Har Naam Dhhiaavo Rae ||1|| Rehaao ||

By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||

ਆਸਾ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧

Raag Asa Guru Arjan Dev

ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥

Sagal Samagree Jaa Kai Sooth Paroe ||

Everything is strung on His string.

ਆਸਾ (ਮਃ ੫) (੬੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੨

Raag Asa Guru Arjan Dev

ਘਟ ਘਟ ਅੰਤਰਿ ਰਵਿਆ ਸੋਈ ॥੨॥

Ghatt Ghatt Anthar Raviaa Soee ||2||

He is contained in each and every heart. ||2||

ਆਸਾ (ਮਃ ੫) (੬੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੨

Raag Asa Guru Arjan Dev

ਓਪਤਿ ਪਰਲਉ ਖਿਨ ਮਹਿ ਕਰਤਾ ॥

Oupath Paralo Khin Mehi Karathaa ||

He creates and destroys in an instant.

ਆਸਾ (ਮਃ ੫) (੬੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੨

Raag Asa Guru Arjan Dev

ਆਪਿ ਅਲੇਪਾ ਨਿਰਗੁਨੁ ਰਹਤਾ ॥੩॥

Aap Alaepaa Niragun Rehathaa ||3||

He Himself remains unattached, and without attributes. ||3||

ਆਸਾ (ਮਃ ੫) (੬੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੩

Raag Asa Guru Arjan Dev

ਕਰਨ ਕਰਾਵਨ ਅੰਤਰਜਾਮੀ ॥

Karan Karaavan Antharajaamee ||

He is the Creator, the Cause of causes, the Searcher of hearts.

ਆਸਾ (ਮਃ ੫) (੬੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੩

Raag Asa Guru Arjan Dev

ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥

Anandh Karai Naanak Kaa Suaamee ||4||13||64||

Nanak's Lord and Master celebrates in bliss. ||4||13||64||

ਆਸਾ (ਮਃ ੫) (੬੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੩

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭

ਕੋਟਿ ਜਨਮ ਕੇ ਰਹੇ ਭਵਾਰੇ ॥

Kott Janam Kae Rehae Bhavaarae ||

My wandering through millions of births has ended.

ਆਸਾ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੪

Raag Asa Guru Arjan Dev

ਦੁਲਭ ਦੇਹ ਜੀਤੀ ਨਹੀ ਹਾਰੇ ॥੧॥

Dhulabh Dhaeh Jeethee Nehee Haarae ||1||

I have won, and not lost, this human body, so difficult to obtain. ||1||

ਆਸਾ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੪

Raag Asa Guru Arjan Dev

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥

Kilabikh Binaasae Dhukh Dharadh Dhoor ||

My sins have been erased, and my sufferings and pains are gone.

ਆਸਾ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੫

Raag Asa Guru Arjan Dev

ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥

Bheae Puneeth Santhan Kee Dhhoor ||1|| Rehaao ||

I have been sanctified by the dust of the feet of the Saints. ||1||Pause||

ਆਸਾ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੫

Raag Asa Guru Arjan Dev

ਪ੍ਰਭ ਕੇ ਸੰਤ ਉਧਾਰਨ ਜੋਗ ॥

Prabh Kae Santh Oudhhaaran Jog ||

The Saints of God have the ability to save us;

ਆਸਾ (ਮਃ ੫) (੬੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੬

Raag Asa Guru Arjan Dev

ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥

This Bhaettae Jis Dhhur Sanjog ||2||

They meet with those of us who have such pre-ordained destiny. ||2||

ਆਸਾ (ਮਃ ੫) (੬੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੬

Raag Asa Guru Arjan Dev

ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥

Man Aanandh Manthra Gur Dheaaa ||

My mind is filled with bliss, since the Guru gave me the Mantra of the Lord's Name.

ਆਸਾ (ਮਃ ੫) (੬੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੬

Raag Asa Guru Arjan Dev

ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥

Thrisan Bujhee Man Nihachal Thheaaa ||3||

My thirst has been quenched, and my mind has become steady and stable. ||3||

ਆਸਾ (ਮਃ ੫) (੬੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੬

Raag Asa Guru Arjan Dev

ਨਾਮੁ ਪਦਾਰਥੁ ਨਉ ਨਿਧਿ ਸਿਧਿ ॥

Naam Padhaarathh No Nidhh Sidhh ||

The wealth of the Naam, the Name of the Lord, is for me the nine treasures, and the spiritual powers of the Siddhas.

ਆਸਾ (ਮਃ ੫) (੬੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੭

Raag Asa Guru Arjan Dev

ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥

Naanak Gur Thae Paaee Budhh ||4||14||65||

O Nanak, I have obtained understanding from the Guru. ||4||14||65||

ਆਸਾ (ਮਃ ੫) (੬੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੭

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ॥

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭

ਮਿਟੀ ਤਿਆਸ ਅਗਿਆਨ ਅੰਧੇਰੇ ॥

Mittee Thiaas Agiaan Andhhaerae ॥

My thirst, and the darkness of ignorance have been removed.

ਆਸਾ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੮

Raag Asa Guru Arjan Dev

ਸਾਧ ਸੇਵਾ ਅਘ ਕਟੇ ਘਨੇਰੇ ॥੧॥

Saadhh Saevaa Agh Kattae Ghanaerae ॥1॥

Serving the Holy Saints, countless sins are obliterated. ॥1॥

ਆਸਾ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੮

Raag Asa Guru Arjan Dev

ਸੂਖ ਸਹਜ ਆਨੰਦੁ ਘਨਾ ॥

Sookh Sehaj Aanandh Ghanaa ॥

I have obtained celestial peace and immense joy.

ਆਸਾ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੮

Raag Asa Guru Arjan Dev

ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥

Gur Saevaa Thae Bheae Man Niramal Har Har Har Har Naam Sunaa ॥1॥ Rehaao ॥

Serving the Guru, my mind has become immaculately pure, and I have heard the Name of the Lord, Har, Har, Har, Har. ॥1॥Pause॥

ਆਸਾ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੯

Raag Asa Guru Arjan Dev

ਬਿਨਸਿਓ ਮਨ ਕਾ ਮੂਰਖੁ ਢੀਠਾ ॥

Binasiou Man Kaa Moorakh Dteethaa ॥

The stubborn foolishness of my mind is gone;

ਆਸਾ (ਮਃ ੫) (੬੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੦

Raag Asa Guru Arjan Dev

ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥

Prabh Kaa Bhaanaa Laagaa Meethaa ॥2॥

God's Will has become sweet to me. ॥2॥

ਆਸਾ (ਮਃ ੫) (੬੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੦

Raag Asa Guru Arjan Dev

ਗੁਰ ਪੂਰੇ ਕੇ ਚਰਣ ਗਹੇ ॥

Gur Poorae Kae Charan Gehae ||

I have grasped the Feet of the Perfect Guru,

ਆਸਾ (ਮਃ ੫) (੬੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੦

Raag Asa Guru Arjan Dev

ਕੋਟਿ ਜਨਮ ਕੇ ਪਾਪ ਲਹੇ ॥੩॥

Kott Janam Kae Paap Lehae ||3||

And the sins of countless incarnations have been washed away. ||3||

ਆਸਾ (ਮਃ ੫) (੬੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੦

Raag Asa Guru Arjan Dev

ਰਤਨ ਜਨਮੁ ਇਹੁ ਸਫਲ ਭਇਆ ॥

Rathan Janam Eihu Safal Bhaeiaa ||

The jewel of this life has become fruitful.

ਆਸਾ (ਮਃ ੫) (੬੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੧

Raag Asa Guru Arjan Dev

ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥

Kahu Naanak Prabh Karee Maeiaa ||4||15||66||

Says Nanak, God has shown mercy to me. ||4||15||66||

ਆਸਾ (ਮਃ ੫) (੬੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੧

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭

ਸਤਿਗੁਰੁ ਅਪਨਾ ਸਦ ਸਦਾ ਸਮ੍ਹਾਰੇ ॥

Sathigur Apanaa Sadh Sadhaa Samhaarae ||

I contemplate, forever and ever, the True Guru;

ਆਸਾ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੨

Raag Asa Guru Arjan Dev

ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥

Gur Kae Charan Kaes Sang Jhaarae ||1||

With my hair, I dust the feet of the Guru. ||1||

ਆਸਾ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੨

Raag Asa Guru Arjan Dev

ਜਾਗੁ ਰੇ ਮਨ ਜਾਗਨਹਾਰੇ ॥

Jaag Rae Man Jaaganehaarae ||

Be wakeful, O my awakening mind!

ਆਸਾ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੨

Raag Asa Guru Arjan Dev

ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥

Bin Har Avar N Aavas Kaamaa Jhoothaa Mohu Mithhiaa Pasaarae ||1|| Rehaao ||

Without the Lord, nothing else shall be of use to you; false is emotional attachment, and useless are worldly entanglements. ||1||Pause||

ਆਸਾ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੨

Raag Asa Guru Arjan Dev

ਗੁਰ ਕੀ ਬਾਣੀ ਸਿਉ ਰੰਗੁ ਲਾਇ ॥

Gur Kee Baanee Sio Rang Laae ||

Embrace love for the Word of the Guru's Bani.

ਆਸਾ (ਮਃ ੫) (੬੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੩

Raag Asa Guru Arjan Dev

ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥

Gur Kirapaal Hoe Dhukh Jaee ||2||

When the Guru shows His Mercy, pain is destroyed. ||2||

ਆਸਾ (ਮਃ ੫) (੬੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੪

Raag Asa Guru Arjan Dev

ਗੁਰ ਬਿਨੁ ਦੂਜਾ ਨਾਹੀ ਥਾਉ ॥

Gur Bin Dhoojaa Naahee Thhaao ||

Without the Guru, there is no other place of rest.

ਆਸਾ (ਮਃ ੫) (੬੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੪

Raag Asa Guru Arjan Dev

ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥

Gur Dhaathaa Gur Dhaevai Nao ||3||

The Guru is the Giver, the Guru gives the Name. ||3||

ਆਸਾ (ਮਃ ੫) (੬੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੪

Raag Asa Guru Arjan Dev

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥

Gur Paarabreham Paramaesar Aap ||

The Guru is the Supreme Lord God; He Himself is the Transcendent Lord.

ਆਸਾ (ਮਃ ੫) (੬੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੫

Raag Asa Guru Arjan Dev

ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥

Aath Pehar Naanak Gur Jaap ||4||16||67||

Twenty-four hours a day, O Nanak, meditate on the Guru. ||4||16||67||

ਆਸਾ (ਮਃ ੫) (੬੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੫

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭

ਆਪੇ ਪੇਡੁ ਬਿਸਥਾਰੀ ਸਾਖ ॥

Aapae Paedd Bisathhaaree Saakh ||

He Himself is the tree, and the branches extending out.

ਆਸਾ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੬

Raag Asa Guru Arjan Dev

ਅਪਨੀ ਖੇਤੀ ਆਪੇ ਰਾਖ ॥੧॥

Apanee Khaethee Aapae Raakh ||1||

He Himself preserves His own crop. ||1||

ਆਸਾ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੬

Raag Asa Guru Arjan Dev

ਜਤ ਕਤ ਪੇਖਉ ਏਕੈ ਓਹੀ ॥

Jath Kath Paekho Eaekai Ouhee ||

Wherever I look, I see that One Lord alone.

ਆਸਾ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੬

Raag Asa Guru Arjan Dev

ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥

Ghatt Ghatt Anthar Aapae Soee ||1|| Rehaao ||

Deep within each and every heart, He Himself is contained. ||1||Pause||

ਆਸਾ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੭

Raag Asa Guru Arjan Dev

ਆਪੇ ਸੂਰੁ ਕਿਰਣਿ ਬਿਸਥਾਰੁ ॥

Aapae Soor Kiran Bisathhaar ||

He Himself is the sun, and the rays emanating from it.

ਆਸਾ (ਮਃ ੫) (੬੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੭

Raag Asa Guru Arjan Dev

ਸੋਈ ਗੁਪਤੁ ਸੋਈ ਆਕਾਰੁ ॥੨॥

Soee Gupath Soee Aakaar ||2||

He is concealed, and He is revealed. ||2||

ਆਸਾ (ਮਃ ੫) (੬੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੭

Raag Asa Guru Arjan Dev

ਸਰਗੁਣ ਨਿਰਗੁਣ ਥਾਪੈ ਨਾਉ ॥

Saragun Niragun Thhaapai Naao ||

He is said to be of the highest attributes, and without attributes.

ਆਸਾ (ਮਃ ੫) (੬੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੮

Raag Asa Guru Arjan Dev

ਦੁਹ ਮਿਲਿ ਏਕੈ ਕੀਨੋ ਠਾਉ ॥੩॥

Duh Mil Eaekai Keeno Thaaou ||3||

Both converge onto His single point. ||3||

ਆਸਾ (ਮਃ ੫) (੬੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੮

Raag Asa Guru Arjan Dev

ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥

Kahu Naanak Gur Bhram Bho Khoeiaa ||

Says Nanak, the Guru has dispelled my doubt and fear.

ਆਸਾ (ਮਃ ੫) (੬੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੮

Raag Asa Guru Arjan Dev

ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥

Anadh Roop Sabh Nain Aloeiaa ||4||17||68||

With my eyes, I perceive the Lord, the embodiment of bliss, to be everywhere. ||4||17||68||

ਆਸਾ (ਮਃ ੫) (੬੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੯

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੭

ਉਕਤਿ ਸਿਆਨਪ ਕਿਛੁ ਨ ਜਾਨਾ ॥

Oukath Siaanap Kishhoo N Jaanaa ॥

I know nothing of arguments or cleverness.

ਆਸਾ (ਮਃ ੫) (੬੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੭ ਪੰ. ੧੯

Raag Asa Guru Arjan Dev